



Plan for the future: Decisions about your medical treatment

ਭਵਿੱਖ ਲਈ ਯੋਜਨਾ ਬਣਾਓ

ਤੁਹਾਡੇ ਡਾਕਟਰੀ ਇਲਾਜ ਲਈ ਫੈਸਲੇ



ਜੇਕਰ ਤੁਸੀਂ ਡਾਕਟਰੀ ਇਲਾਜ ਲਈ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਬਿਮਾਰ ਹੋ, ਕਾਨੂੰਨ ਦੱਸਦਾ ਹੈ ਕਿ ਤੁਹਾਡੇ ਲਈ ਕੋਈ ਫੈਸਲਾ ਲੈ ਸਕਦਾ ਹੈ। ਉਦਾਹਰਣ ਵਜੋਂ, ਤੁਸੀਂ ਬੇਹੋਸ਼ ਹੋ ਸਕਦੇ ਹੋ ਜਾਂ ਆਪਣੀ ਬਿਮਾਰੀ ਕਰਕੇ ਬਹੁਤ ਬਦਰਵਾਸ ਹੋ ਸਕਦੇ ਹੋ।

ਜੇਕਰ ਤੁਸੀਂ ਡਾਕਟਰੀ ਇਲਾਜ ਲਈ ਫੈਸਲਾ ਨਹੀਂ ਲੈ ਸਕਦੇ ਤੁਹਾਡਾ ਡਾਕਟਰ ਇਸ ਲੜੀ ਵਿੱਚ ਹੇਠ ਲਿਖੇ ਮੁਤਾਬਕ ਪੁੱਛੇਗਾ, ਤੁਹਾਡੇ:

1. ਪਤੀ, ਪਤਨੀ, ਜਾਂ ਜੀਵਨ ਸਾਥੀ
2. ਸੰਭਾਲਕਰਤਾ (ਵਿਅਕਤੀ ਜੋ ਤੁਹਾਡੀ ਦੇਖਭਾਲ ਕਰਦਾ ਹੈ), ਪਰ ਇਹ ਉਹ ਨਹੀਂ ਹੋ ਸਕਦਾ ਜਿਸ ਨੂੰ ਇਸ ਕੰਮ ਲਈ ਤਨਖਾਹ ਮਿਲਦੀ ਹੋਵੇ
3. ਬਾਲਗ ਬੱਚਾ (ਪਹਿਲਾਂ ਸਭ ਤੋਂ ਵੱਡਾ)
4. ਮਾਪੇ
5. ਭੈਣ ਜਾਂ ਭਰਾ (ਪਹਿਲਾਂ ਸਭ ਤੋਂ ਵੱਡਾ)

ਤੁਸੀਂ ਉਸ ਤੋਂ ਇਲਾਵਾ ਕਿਸੇ ਹੋਰ ਵੱਖਰੇ ਵਿਅਕਤੀ ਨੂੰ ਚਾਹੁੰਦੇ ਹੋ ਜੇ ਤੁਹਾਡੇ ਲਈ ਡਾਕਟਰੀ ਇਲਾਜ ਦੇ ਫੈਸਲੇ ਲੈਂਦਾ ਹੈ।

ਉਦਾਹਰਣ ਵਜੋਂ, ਇਕ ਦੋਸਤ, ਜਾਂ ਤੁਹਾਡਾ ਸਭ ਤੋਂ ਛੋਟਾ ਬਾਲਗ ਬੱਚਾ।



ਕਿਸੇ ਵੱਖਰੇ ਨੂੰ ਚੁਨਣ ਵਾਸਤੇ, ਤੁਹਾਨੂੰ:

- ਖਾਸ ਫਾਰਮ ਭਰਨਾ ਪਵੇਗਾ
- ਤੁਸੀਂ ਇਸ ਉਪਰ ਦਸਤਖਤ ਕਿਵੇਂ ਕਰਨੇ ਹਨ ਇਸ ਬਾਰੇ ਫਾਰਮ ਵਿਚਲੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਜੇਕਰ ਤੁਸੀਂ ਇਹਨਾਂ ਪੜਾਵਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰਦੇ ਹੋ, ਤੁਸੀਂ ਕਾਨੂੰਨੀ ਦਸਤਾਵੇਜ਼ ਬਣਾ ਲਿਆ ਹੈ।

ਵਿਅਕਤੀ ਤੁਹਾਡੇ ਲਈ ਫੈਸਲੇ ਕਿਵੇਂ ਲਵੇਗਾ?

ਵਿਅਕਤੀ ਜੋ ਤੁਹਾਡੇ ਲਈ ਫੈਸਲੇ ਕਰਦਾ ਹੈ ਜ਼ਰੂਰੀ ਉਹੀ ਫੈਸਲਾ ਲਵੇ ਜੋ ਉਹ ਸੋਚਦੇ ਹਨ ਕਿ ਤੁਸੀਂ ਲੈਣਾ ਚਾਹੋਗੇ। ਉਹਨਾਂ ਨੂੰ ਸਹਾਇਤਾ ਕਰਨ ਲਈ, ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਤੁਹਾਡੇ ਲਈ ਕੀ ਮਹੱਤਵਪੂਰਣ ਹੈ।

ਤੁਸੀਂ ਇਕ ਹੋਰ ਫਾਰਮ ਭਰ ਸਕਦੇ ਹੋ ਜਿਸ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਤੁਹਾਡੀ ਜਿੰਦਗੀ ਵਿੱਚ ਤੁਹਾਡੇ ਲਈ ਕੀ ਮਹੱਤਵਪੂਰਣ ਹੈ। ਇਸ ਨੂੰ 'advance care directive' ਕਿਹਾ ਜਾਂਦਾ ਹੈ।

ਇਸ ਫਾਰਮ ਵਿੱਚ ਭਵਿੱਖ ਦੇ ਫੈਸਲੇ ਵੀ ਤੁਸੀਂ ਹੁਣ ਲੈ ਸਕਦੇ ਹੋ। ਉਦਾਹਰਣ ਵਜੋਂ, ਜੇਕਰ ਤੁਹਾਨੂੰ ਗੰਭੀਰ ਬਿਮਾਰੀ ਹੈ ਜਿਸ ਬਾਰੇ ਤੁਹਾਨੂੰ ਸ਼ਾਇਦ ਪਹਿਲਾਂ ਹੀ ਪਤਾ ਹੈ ਕਿ ਭਵਿੱਖ ਵਿੱਚ ਕਿਹੜਾ ਡਾਕਟਰੀ ਇਲਾਜ ਤੁਸੀਂ ਕਰਵਾਉਣਾ ਜਾਂ ਨਹੀਂ ਕਰਵਾਉਣਾ ਚਾਹੋਗੇ।

ਕੀ ਹੋਵੇਗਾ ਜੇਕਰ ਤੁਹਾਡਾ ਕੋਈ ਪਰਿਵਾਰ ਨਹੀਂ ਹੈ?

ਜੇਕਰ ਤੁਹਾਡਾ ਕੋਈ ਪਰਿਵਾਰ ਨਹੀਂ ਹੈ, ਤਦ ਵਿਕਟੋਰੀਆ ਦੇ Public Advocate (ਪਬਲਿਕ ਐਡਵੋਕੇਟ) ਨੂੰ ਤੁਹਾਡੇ ਲਈ ਡਾਕਟਰੀ ਇਲਾਜ ਦਾ ਫੈਸਲਾ ਕਰਨ ਲਈ ਕਿਹਾ ਜਾ ਸਕਦਾ ਹੈ ਜੇ ਤੁਸੀਂ ਆਪ ਨਹੀਂ ਕਰ ਸਕਦੇ।

Public Advocate (ਪਬਲਿਕ ਐਡਵੋਕੇਟ) ਉਹੀ ਫੈਸਲਾ ਕਰਨ ਦੀ ਕੋਸ਼ਿਸ਼ ਕਰੇਗਾ ਜੇ ਤੁਸੀਂ ਚਾਹੋਗੇ।

ਫਾਰਮਾਂ ਨੂੰ ਕਿੱਥੋਂ ਲੱਭਣਾ ਹੈ

Public Advocate (OPA) (ਪਬਲਿਕ ਐਡਵੋਕੇਟ ਦੇ ਦਫਤਰੋਂ) 'Take Control' ਨਾਮ ਦੇ ਕਿਤਾਬਚੇ ਵਿੱਚੋਂ ਅਤੇ ਓ ਪੀ ਏ ਵੈਬਸਾਈਟ ਤੋਂ ਆਪਣੀ ਲੋੜ ਦਾ ਫਾਰਮ ਲੱਭੋ। www.publicadvocate.vic.gov.au

ਫਾਰਮ ਮੁਫਤ ਹਨ।



ਇਹ ਚੁਨਣ ਲਈ ਕਿ ਤੁਹਾਡੇ ਡਾਕਟਰੀ ਇਲਾਜ ਲਈ ਫੈਸਲੇ ਕੌਣ ਲੈ ਸਕਦਾ ਹੈ ਜੇ ਤੁਸੀਂ ਨਹੀਂ ਲੈ ਸਕਦੇ, ਇਹ ਭਰੋ:

- 'Appointment of medical treatment decision maker' ਫਾਰਮ।

ਤੁਹਾਡੀ ਜਿੰਦਗੀ ਵਿੱਚ ਤੁਹਾਡੇ ਲਈ ਕੀ ਮਹੱਤਵਪੂਰਣ ਹੈ ਜਾਂ ਭਵਿੱਖ ਦੇ ਡਾਕਟਰੀ ਫੈਸਲੇ ਹੁਣੇ ਲੈਣ ਦੇ ਬਾਰੇ ਲਿਖਣ ਲਈ, ਇਹ ਭਰੋ:

- 'Advance care directive' ਫਾਰਮ।

ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇਹਨਾਂ ਫਾਰਮਾਂ ਨੂੰ ਤਾਂ ਹੀ ਭਰ ਸਕਦੇ ਹੋ ਜੇਕਰ ਤੁਸੀਂ ਸਮਝਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ।



ਕੋਈ ਤੁਹਾਨੂੰ ਇਹ ਕਰਨ ਲਈ ਮਜਬੂਰ ਨਹੀਂ ਕਰ ਸਕਦਾ।

ਇਹ ਤੁਹਾਡੀ ਮਰਜ਼ੀ ਹੈ।



ਜੇਕਰ ਤੁਹਾਡੇ ਕੋਈ ਸਵਾਲ ਹਨ

ਤੁਸੀਂ, ਜਾਂ ਤੁਹਾਡਾ ਰਿਸ਼ਤੇਦਾਰ ਜਾਂ ਦੇਸਤ, OPA ਤੋਂ ਸਲਾਹ ਲੈਣ ਲਈ 1300 309 337 ਉਪਰ ਫੋਨ ਕਰ ਸਕਦਾ ਹੈ।



ਤੁਸੀਂ ਟੈਲੀਫੋਨ ਵਾਲੇ ਦੋਭਾਸ਼ੀਏ ਲਈ ਪੁੱਛ ਸਕਦੇ ਹੋ।